



ਕੋਲਨ ਕੈਂਸਰ ਲਈ ਕਿਸ ਦਾ ਟੈਂਸਟ ਹੋਣਾ ਚਾਹੀਦਾ ਹੈ?

50-74 ਸਾਲ ਦੇ ਹਰ ਵਿਅਕਤੀ ਨੂੰ ਕੋਲਨ ਕੈਂਸਰ ਦਾ ਨੇਮ ਨਾਲ ਟੈਂਸਟ ਕਰਵਾਉਣਾ ਚਾਹੀਦਾ ਹੈ। ਤੁਹਾਡਾ ਟੈਂਸਟ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਇਹ ਇਸ ਚੀਜ਼ 'ਤੇ ਨਿਰਭਰ ਕਰਦਾ ਹੈ ਕਿ ਕੀ ਤੁਹਾਨੂੰ ਕੋਲਨ ਕੈਂਸਰ ਹੋਣ ਦਾ ਔਸਤ ਖਤਰਾ ਹੈ ਜਾਂ ਔਸਤ ਨਾਲੋਂ ਜ਼ਿਆਦਾ ਖਤਰਾ ਹੈ:

ਔਸਤ ਖਤਰਾ

ਫੀਕਲ ਇਮਿਊਨੋਕੈਮੀਕਲ ਟੈਂਸਟ (ਐੱਫ ਆਈ ਟੀ)

ਐੱਫ ਆਈ ਟੀ ਨਾਲ ਹਰ ਦੋ ਸਾਲ ਬਾਅਦ ਟੈਂਸਟ ਕਰਵਾਓ

ਔਸਤ ਨਾਲੋਂ ਜ਼ਿਆਦਾ ਖਤਰਾ

ਕੋਲਨੋਸਕੋਪੀ

ਜੇ ਤੁਹਾਨੂੰ ਅੱਗੇ ਲਿਖਿਆਂ ਵਿਚੋਂ ਘੱਟੋਂ ਘੱਟ ਕੋਈ ਇਕ ਹੈ ਤਾਂ ਹਰ ਪੰਜ ਸਾਲਾਂ ਬਾਅਦ ਕੋਲਨੋਸਕੋਪੀ ਨਾਲ ਟੈਂਸਟ ਕਰਵਾਓ:

- ਪਹਿਲੀ ਕਤਾਰ ਦੇ ਇਕ ਰਿਸਤੇਦਾਰ (ਮਾਂ, ਪਿਉ, ਭੈਣ, ਭਰਾ, ਧੀ ਜਾਂ ਪੁੱਤਰ) ਵਿਚ 60 ਸਾਲ ਤੋਂ ਘੱਟ ਉਮਰ ਵਿਚ ਕੋਲਨ ਕੈਂਸਰ ਦੀ ਪਛਾਣ ਹੋਈ ਹੈ; ਜਾਂ,
- ਪਹਿਲੀ ਕਤਾਰ ਦੇ ਦੋ ਜਾਂ ਜ਼ਿਆਦਾ ਰਿਸਤੇਦਾਰਾਂ ਵਿਚ ਕਿਸੇ ਉਮਰ ਵਿਚ ਵੀ ਕੋਲਨ ਕੈਂਸਰ ਦੀ ਪਛਾਣ ਹੋਈ ਹੈ; ਜਾਂ,
- ਐਡੋਨੋਮਾਜ਼ ਦਾ ਨਿੱਜੀ ਪਿਛੋਕੜ ਹੈ।

ਜੇ ਮੈਨੂੰ ਪਹਿਲਾਂ ਕੋਲਨ ਕੈਂਸਰ, ਅਲਸਰੇਟਿਵ ਕੋਲਾਈਟਸ ਜਾਂ ਕਰੋਹਨਜ਼ ਡਜ਼ੀਜ਼ ਹੋਈ ਹੈ?

ਤੁਹਾਨੂੰ ਆਪਣੇ ਹੈਲਥ ਕੋਅਰ ਪੋਵਾਈਡਰ (ਡਾਕਟਰ) ਰਾਹੀਂ ਇਲਾਜ ਕਰਵਾਉਣਾ ਜਾਰੀ ਰੱਖਣਾ ਚਾਹੀਦਾ ਹੈ ਕਿਉਂਕਿ ਤੁਹਾਡੀਆਂ ਅਜਿਹੀਆਂ ਨਿੱਜੀ ਲੋੜਾਂ ਹਨ ਜਿਹੜੀਆਂ ਆਮ ਟੈਂਸਟਾਂ ਨਾਲ ਪੁਰੀਆਂ ਨਹੀਂ ਹੋ ਸਕਦੀਆਂ।

ਕੋਲਨ ਦੇ ਟੈਂਸਟ ਬਾਰੇ ਮੈਨੂੰ ਕਿਹੜੀਆਂ ਕੁਝ ਚੀਜ਼ਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ?

- ਕੋਲਨ ਦਾ ਟੈਂਸਟ ਕੋਲਨ ਕੈਂਸਰ ਨਾਲ ਮੌਤ ਹੋਣ ਦਾ ਮੌਕਾ ਘਟਾਉਂਦਾ ਦਿਖਾਈ ਦਿੱਤਾ ਹੈ। ਪਰ, ਜਾਂਚ ਕਰਨ ਲਈ ਕੋਈ ਸੰਪੂਰਣ ਟੈਂਸਟ ਨਹੀਂ ਹੈ ਅਤੇ ਕੁਝ ਲੋਕਾਂ ਦੀ ਕੋਲਨ ਕੈਂਸਰ ਨਾਲ ਮੌਤ ਹੋ ਜਾਵੇਗੀ ਭਾਵੇਂ ਉਨ੍ਹਾਂ ਦਾ ਟੈਂਸਟ ਵੀ ਹੋਇਆ ਹੋਵੇ। ਐੱਫ ਆਈ ਟੀ ਦਾ ਨਤੀਜਾ ਅਸਾਧਾਰਣ (ਅਬਨੋਰਮਲ) ਆ ਸਕਦਾ ਹੈ ਭਾਵੇਂ ਕੁਝ ਵੀ ਗਲਤ ਨਾ ਹੋਵੇ। ਐੱਫ ਆਈ ਟੀ ਨੌਰਮਲ ਹੋ ਸਕਦਾ ਹੈ ਜਦੋਂ ਕਿ ਕੋਲਨ ਵਿਚ ਕੈਂਸਰ ਜਾਂ ਪੌਲੀਅਪ ਹੁੰਦੀ ਹੈ। ਕੁਝ ਪੌਲੀਅਪਸ ਅਤੇ ਕੈਂਸਰਾਂ ਵਿਚੋਂ ਖੂਨ ਨਹੀਂ ਨਿਕਲਦਾ ਜਾਂ ਟੈਂਸਟ ਕਰਨ ਵੇਲੇ ਬਲੀਡਿੰਗ ਨਹੀਂ ਹੋ ਰਹੀ ਹੋ ਸਕਦੀ ਹੈ।
- ਟੈਂਸਟ ਅਗਾਂਹ ਹੋਰ ਟੈਂਸਟ ਕਰਵਾ ਸਕਦੇ ਹਨ ਤਾਂ ਜੋ ਟੈਂਸਟ ਦੇ ਅਸਾਧਾਰਣ ਨਤੀਜੇ ਦੇ ਕਾਰਨ ਦਾ ਪਤਾ ਲੱਗ ਸਕੇ। ਹੋਰ ਟੈਂਸਟਾਂ ਲਈ ਵਾਪਸ ਸੱਦੇ ਜਾਣ ਵਾਲੇ ਲੋਕਾਂ ਵਿਚੋਂ ਬਹੁਗਿਣਤੀ ਨੂੰ ਕੈਂਸਰ ਨਹੀਂ ਹੋਵੇਗੀ।
- ਕਈ ਕੈਂਸਰਾਂ ਸ਼ਾਇਦ ਕਦੇ ਵੀ ਕੋਈ ਨਿਸ਼ਾਨੀਆਂ ਨਾ ਦਿਖਾਉਣ ਜਾਂ ਉਮਰ ਜਾਂ ਜ਼ਿੰਦਗੀ ਦੀ ਕੁਆਲਟੀ 'ਤੇ ਕੋਈ ਅਸਰ ਨਾ ਪਾਉਣਾ ਪਰ, ਖੋਜ ਇਹ ਦਿਖਾਉਂਦੀ ਹੈ ਕਿ ਬਹੁਤੀਆਂ ਕੋਲਨ ਕੈਂਸਰਾਂ ਨੁਕਸਾਨਦੇਰ ਹਨ ਅਤੇ ਕੋਲਨ ਕੈਂਸਰ ਦਾ ਜਿੰਨਾ ਵੀ ਛੇਤੀ ਹੋਵੇ ਪਤਾ ਲਾਇਆ ਜਾਣਾ ਅਤੇ ਇਲਾਜ ਕੀਤਾ ਜਾਣਾ ਚਾਹੀਦਾ ਹੈ।
- ਕੋਲਨੋਸਕੋਪੀ ਦੇ ਖਤਰੇ ਹੋ ਸਕਦੇ ਹਨ ਜਿਵੇਂ ਕਿ ਬਲੀਡਿੰਗ ਹੋਣਾ ਅਤੇ ਆਂਦਰ ਵਿਚ ਸੁਰਾਖ ਹੋਣਾ, ਅਤੇ ਬਹੁਤ ਹੀ ਘੱਟ ਕੇਸਾਂ ਵਿਚ ਮੌਤ ਵੀ ਹੋ ਸਕਦੀ ਹੈ।

ਸਾਡੇ ਨਾਲ ਸੰਪਰਕ ਕਰੋ

BC Cancer Colon Screening
801-686 West Broadway
Vancouver, BC V5Z 1G1

ਫੋਨ: 1-877-702-6566


ਈਮੇਲ: screening@bccancer.bc.ca
ਵੈੱਬ: www.screeningbc.ca/colon

ਤੁਹਾਨੂੰ ਨਿੱਜੀ ਜਾਣਕਾਰੀ, ਪਰਸਨਲ ਇਨਹਾਂਗੇਨ ਪੋਟੈਕਸ਼ਨ ਐਕਟ ਅਤੇ ਜਿਸੇ ਲੱਗ੍ਹ ਹੁੰਦਾ ਹੋਵੇ ਵੀਡਮ ਐਂਡ ਇਨਡਰਮੈਸ਼ਨ ਐਂਡ ਪੋਟੈਕਸ਼ਨ ਐਂਡ ਪ੍ਰਾਈਵੇਸੀ ਐਕਟ ਮੁਤਾਬਕ ਇਕੱਠੀ ਕੀਤੀ ਜਾਂਦੀ ਹੈ ਅਤੇ ਇਸ ਦੀ ਅਨਾਂਪਿਕਾਰਤ ਵਰਤੋਂ ਅਤੇ ਅਗਾਂਹ ਦੌੜੀ ਜਾਣ ਤੋਂ ਰੱਖਿਆ ਕੀਤੀ ਜਾਂਦੀ ਹੈ। ਇਹ ਜਾਣਕਾਰੀ ਇਨ੍ਹਾਂ ਐਕਟਾਂ ਮੁਤਾਬਕ ਹੀ ਵਰਤੀ ਅਤੇ ਅਗਾਂਹ ਦੌੜੀ ਜਾ ਸਕਦੀ ਹੈ, ਅਤੇ ਇਸ ਦੀ ਵਰਤੋਂ ਕੁਆਲਟੀ ਦੀ ਜ਼ਾਮਨੀ ਲਈ ਕੀਤੀ ਜਾਵੇਗੀ ਅਤੇ ਇਹ ਇਲਾਜ ਵਿਚ ਸੁਭਾਲ ਡਾਕਟਰਾਂ ਨੂੰ ਦੱਸੀ ਜਾਵੇਗੀ ਜਾਂ ਉਦੋਂ ਦੱਸੀ ਜਾਵੇਗੀ ਜਦੋਂ ਕਾਨੂੰਨ ਮੰਗ ਕਰਦਾ ਹੋਵੇ।

ਬੀ ਸੀ ਕੈਂਸਰ ਵਾਲੋਂ ਇਕੱਠੀ ਕੀਤੀ ਜਾਣ ਵਾਲੀ ਜਾਣਕਾਰੀ ਸੰਬੰਧੀ ਜੇ ਕੋਈ ਵੀ ਸਵਾਲ ਹੋਣ ਤਾਂ ਇਹ ਇਪਰੋਸ਼ਨਲ ਡਾਇਰੈਕਟਰ, ਕੈਂਸਰ ਸਕਰੀਨਿੰਗ ਤੋਂ ਪ੍ਰੇਂਡ ਜਾ ਸਕਦੇ ਹਨ (ਐਡਰੈਸ: 801 - 686 West Broadway, Vancouver BC V5Z 1G1, ਵੈੱਬ: www.screeningbc.ca ਜਾਂ ਈਮੇਲ: screening@bccancer.bc.ca)

ਇਹ ਬਰੋਸਰ ਹੋਰ ਜ਼ਬਾਨਾਂ ਵਿਚ ਵੀ ਉਪਲਬਧ ਹੈ। ਅਨੁਵਾਦ ਕੀਤੇ ਹੋਏ ਬੂਪ ਦੇਖਣ ਲਈ www.screeningbc.ca 'ਤੇ ਜਾਓ।

Version: August 2018



ਕੋਲਨ ਦਾ ਟੈਂਸਟ

ਕੋਲਨ ਕੈਂਸਰ ਦੇ ਟੈਂਸਟ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ਦੇਣਾ

ਕੋਲਨ ਕੈਂਸਰ, ਕੈਂਸਰ ਦੇ ਸਭ ਤੋਂ ਆਮ ਪਛਾਣ ਜਾਂਦੇ ਰੂਪਾਂ ਵਿੱਚੋਂ ਇਕ ਹੈ, ਜੋ ਕਿ ਬਿਟਿਸ਼ ਕੋਲੰਬੀਆ ਵਿਚ ਛੇ ਲੋਕਾਂ ਪਿੱਛੇ ਇਕ 'ਤੇ ਅਸਰ ਪਾਊਂਦੀ ਹੈ।

50-74 ਸਾਲ ਦੇ ਹਰ ਵਿਅਕਤੀ ਦਾ ਕੋਲਨ ਕੈਂਸਰ ਲਈ ਟੈਂਸਟ ਹੋਣਾ ਚਾਹੀਦਾ ਹੈ।

ਕੋਲਨ ਕੈਂਸਰ ਦਾ ਟੈਂਸਟ ਜ਼ਿੰਦਗੀਆਂ ਬਚਾਉਂਦਾ ਹੈ:

- ਟੈਂਸਟ ਕੋਲਨ ਕੈਂਸਰ ਤੋਂ ਰੋਕਖਾਮ ਕਰ ਸਕਦਾ ਹੈ ਅਤੇ ਅਜਿਹਾ ਪੌਲੀਅਪਸ ਦੇ ਕੈਂਸਰ ਬਣਨ ਤੋਂ ਪਹਿਲਾਂ ਉਨ੍ਹਾਂ ਨੂੰ ਲੱਭ ਕੇ ਅਤੇ ਕੱਢ ਕੇ ਕੀਤਾ ਜਾਂਦਾ ਹੈ। ਪੌਲੀਅਪਸ ਛੋਟੇ ਵਾਧੇ (ਗਰਬਜ਼) ਹਨ ਜਿਹੜੇ ਕੋਲਨ (ਵੱਡੀ ਆਂਦਰ) ਜਾਂ ਗੁਦਾ (ਰੈਕਟਮ) ਵਿਚ ਪੈਦਾ ਹੋ ਸਕਦੇ ਹਨ, ਜਿਨ੍ਹਾਂ ਦੀਆਂ ਅਕਸਰ ਵਾਧੇ ਦੇ ਪਹਿਲੇ ਪੜਾਵਾਂ 'ਤੇ ਕੋਈ ਨਿਸ਼ਾਨੀਆਂ ਨਹੀਂ ਹੁੰਦੀਆਂ।
- ਟੈਂਸਟ ਕੈਂਸਰਾਂ ਦਾ ਪਹਿਲਾਂ ਪਤਾ ਲਾ ਸਕਦੇ ਹਨ। ਛੇਤੀ ਪਤਾ ਲੱਗਣ ਦਾ ਮਤਲਬ ਹੈ ਇਲਾਜ ਦੀਆਂ ਜ਼ਿਆਦਾ ਚੋਣਾਂ ਅਤੇ ਬਿਹਤਰ ਨਤੀਜੇ।

ਕੋਲਨ ਕੈਂਸਰ ਲਈ ਦੇ ਸਕਰੀਨਿੰਗ ਟੈਂਸਟ ਹਨ - ਫੀਕਲ ਇਮਿਊਨੋਕੈਮੀਕਲ ਟੈਂਸਟ (ਐਂਡ ਆਈ ਟੀ) ਅਤੇ ਕੋਲਨੋਸਕੋਪੀ। ਆਪਣੇ ਡਾਕਟਰ ਨਾਲ ਗੱਲ ਕਰੋ ਕਿ ਕਿਹੜਾ ਟੈਂਸਟ ਤੁਹਾਡੇ ਲਈ ਠੀਕ ਹੈ।

ਟੈਂਸਟ ਦੀ ਸਿਫਾਰਸ਼ ਸਿਰਫ ਉਨ੍ਹਾਂ ਲੋਕਾਂ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਵਿਚ ਕੋਲਨ ਕੈਂਸਰ ਦੀਆਂ ਕੋਈ ਨਿਸ਼ਾਨੀਆਂ ਨਹੀਂ ਹਨ।


ਨਿਸ਼ਾਨੀਆਂ ਵਿਚ, ਤੁਹਾਡੀ ਟੱਟੀ ਵਿਚ ਖਨ ਆਉਣਾ, ਢਿੱਡ ਵਿਚ ਦਰਦ ਹੋਣਾ, ਟੱਟੀ ਦੀਆਂ ਆਦਰਤਾਂ ਵਿਚ ਤਬਦੀਲੀ, ਜਾਂ ਭਾਰ ਘਟਣਾ ਸ਼ਾਮਲ ਹਨ। ਜੇ ਤੁਹਾਡੇ ਵਿਚ ਇਹ ਨਿਸ਼ਾਨੀਆਂ ਹੋਣ ਤਾਂ ਇਨ੍ਹਾਂ ਨਿਸ਼ਾਨੀਆਂ ਦੇ ਕਾਰਨ ਦਾ ਪਤਾ ਲਾਉਣ ਲਈ ਟੈਂਸਟ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ।

ਬੀ ਸੀ ਕੈਂਸਰ ਕੋਲਨ ਸਕਰੀਨਿੰਗ

ਤੁਹਾਡਾ ਡਾਕਟਰ ਉਦੋਂ ਤੁਹਾਨੂੰ ਬੀ ਸੀ ਕੈਂਸਰ ਕੋਲਨ ਸਕਰੀਨਿੰਗ ਨਾਲ ਰਜਿਸਟਰ ਕਰਦਾ ਹੈ ਜਦੋਂ ਉਹ ਤੁਹਾਨੂੰ ਫੀਕਲ ਇਮਿਊਨੋਕੈਮੀਕਲ ਟੈਂਸਟ (ਐਂਡ ਆਈ ਟੀ) ਚੁੱਕਣ ਲਈ ਲੈਬ ਲਈ ਫਾਰਮ ਦਿਓ ਹੈ ਜਾਂ ਤੁਹਾਨੂੰ ਕੋਲਨੋਸਕੋਪੀ ਲਈ ਰੈਫਰ ਕਰਦਾ (ਭੇਜਦਾ) ਹੈ।

ਪ੍ਰੋਗਰਾਮ ਨਾਲ ਰਜਿਸਟਰ ਹੋਣ ਦਾ ਮਤਲਬ ਹੈ ਕਿ ਪ੍ਰੋਗਰਾਮ ਤੁਹਾਨੂੰ ਤੁਹਾਡੇ ਐਂਡ ਆਈ ਟੀ ਨਤੀਜੇ ਡਾਕ ਰਾਹੀਂ ਭੇਜੇਗਾ ਅਤੇ ਕੁਆਲਟੀ ਅਤੇ ਸੇਟਟੀ ਨੂੰ ਯਕੀਨੀ ਬਣਾਉਣ ਲਈ ਤੁਹਾਡੇ ਟੈਂਸਟਾਂ ਦੀ ਜਾਣਕਾਰੀ ਰੱਖੇਗਾ। ਬੀ ਸੀ ਕੈਂਸਰ ਕੋਲਨ ਸਕਰੀਨਿੰਗ ਤੁਹਾਨੂੰ ਚੇਤੇ ਕਰਵਾਉਣ ਲਈ ਚਿੱਠੀ ਵੀ ਭੇਜੇਗਾ ਜਦੋਂ ਦੁਬਾਰਾ ਟੈਂਸਟ ਕਰਵਾਉਣ ਦਾ ਸਮਾਂ ਆ ਗਿਆ ਹੋਵੇ।

ਕੋਲਨ ਕੈਂਸਰ ਦਾ ਟੈਂਸਟ ਕਰਵਾਉਣਾ ਮਹੱਤਵਪੂਰਨ ਕਿਉਂ ਹੈ?



ਫੀਕਲ ਇਮਿਊਨੋਕੈਮੀਕਲ ਟੈਂਸਟ (ਐਂਡ ਆਈ ਟੀ) ਕੀ ਹੈ?

ਐਂਡ ਆਈ ਟੀ ਟੈਂਸਟ ਤੁਸੀਂ ਘਰ ਵਿਚ ਕਰ ਸਕਦੇ ਹੋ। ਇਹ ਤੁਹਾਡੀ ਟੱਟੀ ਵਿਚ ਖੂਨ ਦਾ ਪਤਾ ਲਾਉਂਦਾ ਹੈ ਜੋ ਕਿ ਪੌਲੀਅਪਸ ਜਾਂ ਕੈਂਸਰ ਦੇ ਅਗੇਤੇ ਪੜਾਵਾਂ ਦੀ ਨਿਸ਼ਾਨੀ ਹੋ ਸਕਦਾ ਹੈ। ਟੈਂਸਟ ਪੂਰਾ ਕਰਨ ਲਈ:

- 1 ਆਪਣੇ ਡਾਕਟਰ ਨਾਲ ਗੱਲ ਕਰੋ ਅਤੇ ਐਂਡ ਆਈ ਟੀ ਬਾਰੇ ਪੁੱਛੋ। ਜੇ ਤੁਸੀਂ ਟੈਂਸਟ ਲਈ ਯੋਗ ਹੋਵੇ ਤਾਂ ਤੁਹਾਡਾ ਹੈਲਥ ਕੋਅਰ ਪ੍ਰੋਵਾਈਡਰ (ਡਾਕਟਰ) ਤੁਹਾਨੂੰ ਮੁਫਤ ਐਂਡ ਆਈ ਟੀ ਕਿੱਟ ਲਈ ਇਕ ਆਰਡਰ ਫਾਰਮ ਦੇਵੇਗਾ।
- 2 ਆਪਣਾ ਆਰਡਰ ਫਾਰਮ ਕਿਸੇ ਲੈਬ ਨੂੰ ਲੈ ਕੇ ਜਾਓ, ਅਤੇ ਆਪਣੀ ਟੈਂਸਟ ਕਿੱਟ ਚੁੱਕੋ। ਲੈਬਜ਼ ਦੀ ਲਿਸਟ ਲਈ www.screeningbc.ca 'ਤੇ ਜਾਓ।
- 3 ਟੈਂਸਟ ਕਿੱਟ ਵਿਚ ਦਿੱਤੀਆਂ ਗਈਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਘਰ ਵਿਚ ਟੈਂਸਟ ਕਰੋ। ਕਿਸੇ ਖਾਸ ਤਿਆਰੀ ਦੀ ਲੋੜ ਨਹੀਂ ਹੈ। ਤੁਸੀਂ ਆਪਣਾ ਆਮ ਭੋਜਨ ਖਾਣਾ ਅਤੇ ਆਪਣੀਆਂ ਦਵਾਈਆਂ ਲੈਣਾ ਜਾਰੀ ਰੱਖ ਸਕਦੇ ਹੋ।

ਕੋਲਨੋਸਕੋਪੀ ਇਕ ਟੈਂਸਟ ਹੈ ਜਿਸ ਵਿਚ ਡਾਕਟਰ ਤੁਹਾਡੀ ਕੋਲਨ (ਵੱਡੀ ਆਂਦਰ) ਦੀ ਅੰਦਰਲੀ ਤਹਿ ਨੂੰ ਦੇਖਣ ਲਈ ਇਕ ਲਾਕਦਾਰ ਟਿਊਬ ਦੀ ਵਰਤੋਂ ਕਰਦਾ ਹੈ ਜਿਸ ਉਪਰ ਇਕ ਨਿੱਕਾ ਕੈਮਰਾ ਲੱਗਾ ਰੁੱਦਾ ਹੈ। ਟੈਂਸਟ ਦੌਰਾਨ, ਟਿਸ਼ੂ ਦੇ ਨਮੂਨੇ ਲਈ ਜਾ ਸਕਦੇ ਹਨ ਅਤੇ ਪੌਲੀਅਪਸ ਕੱਚੇ ਜਾ ਸਕਦੇ ਹਨ।

ਆਪਣਾ ਸੈਂਪਲ (ਨਮੂਨਾ) ਲੈਬ ਵਿਚ ਛੱਡੋ। ਤੁਹਾਡਾ ਸੈਂਪਲ, ਟੈਂਸਟ ਲੈਣ ਤੋਂ ਬਾਅਦ ਸੱਤਾਂ ਦਿਨਾਂ ਦੇ ਵਿਚ ਵਿਚ ਲੈਬ ਛੱਡਿਆ ਜਾਣਾ ਜ਼ਰੂਰੀ ਹੈ।

ਤੁਹਾਡਾ ਨਤੀਜਾ ਤੁਹਾਨੂੰ, ਤੁਹਾਡੇ ਹੈਲਥ ਕੋਅਰ ਪ੍ਰੋਵਾਈਡਰ ਅਤੇ ਅਤੇ ਬੀ ਸੀ ਕੈਂਸਰ ਕੋਲਨ ਸਕਰੀਨਿੰਗ ਨੂੰ ਭੇਜਿਆ ਜਾਵੇਗਾ।

ਜੇ ਤੁਹਾਡਾ ਨਤੀਜਾ ਅਸਾਧਾਰਣ ਹੋਇਆ ਤਾਂ ਤੁਹਾਨੂੰ ਤੁਹਾਡੇ ਇਲਾਕੇ ਵਿਚ ਪੈਰਵੀ ਲਈ ਭੇਜਿਆ ਜਾਵੇਗਾ। ਅਸਾਧਾਰਣ ਨਤੀਜੇ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕੈਂਸਰ ਹੈ। ਤੁਹਾਡੇ ਇਲਾਕੇ ਦੀ ਹੈਲਥ ਕੋਅਰ ਟੀਮ ਤੁਹਾਡੇ ਟੈਂਸਟ ਦੇ ਨਤੀਜਿਆਂ ਬਾਰੇ ਤੁਹਾਡੇ ਨਾਲ ਗੱਲ ਕਰੇਗੀ ਅਤੇ ਪੈਰਵੀ ਲਈ ਟੈਂਸਟਾਂ ਲਈ ਸਿਫਾਰਸ਼ਾਂ ਕਰੇਗੀ। ਅਸਾਧਾਰਣ ਐਂਡ ਆਈ ਟੀ ਨਤੀਜੇ ਤੋਂ ਬਾਅਦ ਆਮ ਤੌਰ 'ਤੇ ਕੋਲਨੋਸਕੋਪੀ ਕਰਵਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਕੋਲਨੋਸਕੋਪੀ ਕੀ ਹੈ?

ਜੇ ਤੁਹਾਡਾ ਐਡੋਨੋਮਾ (ਜ਼) ਦਾ ਨਿੱਜੀ ਪਿਛੋਕੜ ਹੈ ਜਾਂ ਪਰਿਵਾਰ ਵਿਚ ਕੋਲਨ ਕੈਂਸਰ ਦੀ ਮਹੱਤਵਪੂਰਨ ਹਿਸਟੋਰੀ ਹੈ ਤਾਂ ਤੁਹਾਡਾ ਡਾਕਟਰ ਤੁਹਾਨੂੰ ਸਿੱਧਾ ਹੀ ਕੋਲਨੋਸਕੋਪੀ ਲਈ ਭੇਜ ਸਕਦਾ ਹੈ। ਤੁਹਾਨੂੰ ਅਸਾਧਾਰਣ ਐਂਡ ਆਈ ਟੀ ਤੋਂ ਬਾਅਦ ਵੀ ਕੋਲਨੋਸਕੋਪੀ ਲਈ ਭੇਜਿਆ ਜਾ ਸਕਦਾ ਹੈ। ਦੌਨਾਂ ਕੋਸ਼ਾਂ ਵਿਚ ਤੁਹਾਡੇ ਇਲਾਕੇ ਵਿਚਲੀ ਹੈਲਥ ਕੋਅਰ ਟੀਮ ਟੈਂਸਟ ਬਾਰੇ ਤੁਹਾਡੇ ਨਾਲ ਵਿਚਾਰ ਕਰੇਗੀ।